



# ਨਸਲੀਕਿਰਤ ਭਾਈਚਾਰਿਆਂ ਬਾਰੇ ਰਣਨੀਤੀ ਸਬੰਧੀ ਸਲਾਹ-ਮਸ਼ਵਰਾ ਪ੍ਰਕਿਰਿਆ ਦੇ ਸਵਾਲ

## ਕਨੂੰਨੀ ਸਹਾਇਤਾ ਬਾਰੇ ਤੁਸੀਂ ਕੀ ਜਾਣਦੇ ਹੋ

1. ਤੁਸੀਂ ਕਿਸ ਨਸਲੀਕਿਰਤ ਭਾਈਚਾਰੇ ਨਾਲ ਸਬੰਧ ਰੱਖਦੇ ਹੋ?
2. ਜੇ ਤੁਸੀਂ ਕਿਸੇ ਨਸਲੀਕਿਰਤ ਭਾਈਚਾਰੇ ਦੇ ਮੈਂਬਰ/ਗੈਰ-ਗੋਰੇ ਨਹੀਂ ਹੋ, ਤਾਂ ਲੀਗਲ ਏਡ ਓਨਟੈਰੀਓ ਦੀ ਨਸਲੀਕਿਰਤ ਭਾਈਚਾਰਿਆਂ ਬਾਰੇ ਰਣਨੀਤੀ ਸਬੰਧੀ ਸਲਾਹ-ਮਸ਼ਵਰਾ ਪ੍ਰਕਿਰਿਆ ਵਿੱਚ ਤੁਹਾਡੀ ਕੀ ਰੁਚੀ ਹੈ?
3. ਜੇ ਤੁਹਾਨੂੰ ਕੋਈ ਕਨੂੰਨੀ ਸਮੱਸਿਆ ਹੈ, ਤਾਂ ਮਦਦ ਪ੍ਰਾਪਤ ਕਰਨ ਲਈ ਤੁਸੀਂ ਕਿੱਥੇ ਜਾਵੋਗੇ?
4. ਕੀ ਤੁਸੀਂ ਕਦੇ ਵੀ ਲੀਗਲ ਏਡ ਓਨਟੈਰੀਓ ਬਾਰੇ ਸੁਣਿਆ ਹੈ?
  - a. ਜੇ ਤੁਸੀਂ “ਹਾਂ” ਵਿੱਚ ਜਵਾਬ ਦਿੱਤਾ ਹੈ, ਤਾਂ ਲੀਗਲ ਏਡ ਓਨਟੈਰੀਓ ਵੱਲੋਂ ਪ੍ਰਦਾਨ ਕੀਤੀਆਂ ਜਾਂਦੀਆਂ ਅਤੇ ਫੰਡ ਸਹਾਇਤਾ ਿੱਦੀਆਂ ਜਾਂਦੀਆਂ ਸੇਵਾਵਾਂ ਬਾਰੇ ਤੁਸੀਂ ਕੀ ਜਾਣਦੇ ਹੋ?
  - b. ਕੀ ਕਨੂੰਨੀ ਸਹਾਇਤਾ ਸੇਵਾਵਾਂ ਤੱਕ ਪਹੁੰਚ ਕਰਨਾ ਆਸਾਨ ਸੀ?
5. ਲੀਗਲ ਏਡ ਓਨਟੈਰੀਓ ਲੋਕਾਂ ਨੂੰ ਇਸ ਵੱਲੋਂ ਪੇਸ਼ ਕੀਤੀਆਂ ਜਾਂਦੀਆਂ ਸੇਵਾਵਾਂ ਤੋਂ ਜਾਣੂੰ ਕਰਵਾਉਣ ਲਈ ਕੀ ਕਰ ਸਕਦੀ ਹੈ? (ਖਾਸ ਕਰਕੇ ਤੁਹਾਡੇ ਭਾਈਚਾਰੇ ਅੰਦਰ?)
6. ਅਸੀਂ ਤੁਹਾਡੇ ਭਾਈਚਾਰੇ ਦੇ ਮੈਂਬਰਾਂ ਨੂੰ ਕਿਸ ਤਰੀਕੇ ਨਾਲ ਇਸ ਬਾਰੇ ਜਾਣੂੰ ਕਰਾ ਸਕਦੇ ਹਾਂ ਕਿ ਅਸੀਂ ਕਿਵੇਂ ਮਦਦ ਕਰ ਸਕਦੇ ਹਾਂ?

## ਨਸਲੀਕਿਰਤ ਭਾਈਚਾਰਿਆਂ ਵਾਸਤੇ ਕਨੂੰਨੀ ਸਹਾਇਤਾ ਸੇਵਾਵਾਂ

1. ਕੀ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਗੈਰ-ਗੋਰੇ ਮੁੱਕਲਾਂ ਵੱਲੋਂ ਪ੍ਰਾਪਤ ਕੀਤੀਆਂ ਜਾਂਦੀਆਂ ਸੇਵਾਵਾਂ ਦੀ ਗੁਣਵੱਤਾ ਗੋਰੇ ਮੁੱਕਲਾਂ ਨੂੰ ਪ੍ਰਾਪਤ ਹੁੰਦੀ ਸੇਵਾ ਦੀ ਗੁਣਵੱਤਾ ਦੇ ਬਰਾਬਰ ਹੈ? ਕਿਉਂ ਜਾਂ ਕਿਉਂ ਨਹੀਂ?
2. ਲੀਗਲ ਏਡ ਓਨਟੈਰੀਓ ਨਸਲੀਕਿਰਤ ਭਾਈਚਾਰਿਆਂ ਵਾਸਤੇ, ਇਸ ਵੱਲੋਂ ਪ੍ਰਦਾਨ ਕੀਤੀਆਂ ਜਾਂਦੀਆਂ ਸੇਵਾਵਾਂ ਅਤੇ ਇਹਨਾਂ ਸੇਵਾਵਾਂ ਤੱਕ ਪਹੁੰਚ ਵਿੱਚ ਕਿਵੇਂ ਸੁਧਾਰ ਕਰ ਸਕਦੀ ਹੈ (ਉਦਾਹਰਨ ਲਈ ਕਿਸੇ ਵਕੀਲ ਦੀ ਫੀਸ ਅਦਾ ਕਰਨਾ, ਕਨੂੰਨੀ ਸਲਾਹ ਪ੍ਰਦਾਨ ਕਰਾਉਣਾ ਜਾਂ ਅਦਾਲਤ-ਦੇ-ਦਿਨ ਮਦਦ, ਕਨੂੰਨੀ ਕਲੀਨਿਕਾਂ ਵਾਸਤੇ ਫੰਡ ਸਹਾਇਤਾ ਪ੍ਰਦਾਨ ਕਰਾਉਣਾ ਆਦਿ)?
3. ਅਜਿਹੀਆਂ ਕੁਝ ਕਨੂੰਨੀ ਸਮੱਸਿਆਵਾਂ ਕਿਹੜੀਆਂ ਹਨ ਜਿੰਨ੍ਹਾਂ ਦੇ ਸਬੰਧ ਵਿੱਚ ਤੁਹਾਨੂੰ ਜਾਂ ਤੁਹਾਡੇ ਭਾਈਚਾਰੇ ਦੇ ਮੈਂਬਰਾਂ ਨੂੰ ਮਦਦ ਦੀ ਲੋੜ ਪੈਂਦੀ ਹੈ ਪਰ ਲੀਗਲ ਏਡ ਓਨਟੈਰੀਓ ਉਹਨਾਂ ਵਾਸਤੇ ਵਰਤਮਾਨ ਸਮੇਂ ਸੇਵਾਵਾਂ ਪ੍ਰਦਾਨ ਨਹੀਂ ਕਰਾਉਂਦੀ? (ਯਾਨੀ ਕਿ ਕੀ ਕਨੂੰਨ ਦਾ ਕੋਈ ਅਜਿਹਾ ਖੇਤਰ ਹੈ ਜੋ ਤੁਹਾਡੇ ਭਾਈਚਾਰੇ ਨੂੰ ਪ੍ਰਭਾਵਿਤ ਕਰਦਾ ਹੈ ਜਿਸਨੂੰ ਲੀਗਲ ਏਡ ਓਨਟੈਰੀਓ ਅਜੇ ਕਵਰ ਨਹੀਂ ਕਰਦੀ?)
4. ਕਨੂੰਨੀ ਸਹਾਇਤਾ ਸੇਵਾਵਾਂ ਦੇ ਰਸਤੇ ਵਿੱਚ ਤੁਹਾਡਾ ਭਾਈਚਾਰਾ ਕਿਹੜੀਆਂ ਰੁਕਾਵਟਾਂ ਦਾ ਸਾਹਮਣਾ ਕਰਦਾ ਹੈ?

## ਕਨੂੰਨੀ ਸਹਾਇਤਾ ਅਮਲਾ ਆਪਣੇ ਗਿਆਨ ਅਤੇ ਹੁਨਰਾਂ ਵਿੱਚ ਵਾਧਾ ਕਿਵੇਂ ਕਰ ਸਕਦਾ ਹੈ

1. ਨਸਲੀਕਿਰਤ ਭਾਈਚਾਰਿਆਂ ਵਿੱਚ ਜਿਸ ਤਰੀਕੇ ਨਾਲ ਲੀਗਲ ਏਡ ਦਾ ਅਮਲਾ ਲੋਕਾਂ ਦੀ ਮਦਦ ਕਰਦਾ ਹੈ ਉਸ ਤਰੀਕੇ ਵਿੱਚ ਸੁਧਾਰ ਕਰਨ ਲਈ ਉਹ ਕੁਝ ਚੀਜ਼ਾਂ ਕਿਹੜੀਆਂ ਹਨ ਜੋ ਉਹ ਕਰ ਸਕਦੇ ਹਨ?
2. ਲੀਗਲ ਏਡ ਦੇ ਅਮਲੇ ਨੂੰ ਕਿਸ ਕਿਸਮ ਦੀ ਸਿੱਖਿਆ ਜਾਂ ਸਿਖਲਾਈ ਪ੍ਰੋਗਰਾਮ ਲੈਣੇ ਚਾਹੀਦੇ ਹਨ ਤਾਂ ਜੋ ਉਹ ਨਸਲੀਕਿਰਤ ਭਾਈਚਾਰਿਆਂ ਵੱਲੋਂ ਸਾਹਮਣਾ ਕੀਤੇ ਜਾਂਦੇ ਮਸਲਿਆਂ ਤੋਂ ਜਾਣੂੰ ਹੋਣ?
3. ਲੀਗਲ ਏਡ ਓਨਟੈਰੀਓ ਨੂੰ ਵਰਤਮਾਨ ਸਮੇਂ ਕੁਝ ਵਿਸ਼ੇਸ਼ ਮੁੱਦਿਆਂ ਗਰੁੱਪਾਂ ਨੂੰ ਸੇਵਾਵਾਂ ਦੇਣ ਵਾਲੇ ਵਕੀਲਾਂ ਦੀ ਜ਼ਰੂਰਤ ਹੈ ਤਾਂ ਜੋ ਉਹਨਾਂ ਭਾਈਚਾਰਿਆਂ ਦੀਆਂ ਕਮਜ਼ੋਰੀਆਂ ਬਾਰੇ ਵਿਸ਼ੇਸ਼ ਕਨੂੰਨੀ ਗਿਆਨ ਪ੍ਰਾਪਤ ਕੀਤਾ ਜਾ ਸਕੇ। ਕਿਸ ਕਿਸਮ ਦੀ ਸਿਖਲਾਈ ਪ੍ਰਦਾਨ ਕੀਤੀ ਜਾਣੀ ਚਾਹੀਦੀ ਹੈ ਅਤੇ ਕਿਹੜੇ ਖੇਤਰਾਂ ਵਿੱਚ?

## ਨਸਲ-ਆਧਾਰਿਤ ਅੰਕੜਿਆਂ ਨੂੰ ਇਕੱਤਰ ਕਰਨਾ

LAO ਮੁੱਦਿਆਂ ਤੋਂ ਨਸਲ-ਆਧਾਰਿਤ ਡੈਟਾ ਇਕੱਤਰ ਕਰੇਗੀ ਤਾਂ ਜੋ ਸਾਡੀਆਂ ਸੇਵਾਵਾਂ ਦੀ ਬਿਹਤਰ ਯੋਜਨਾ ਬਣਾਈ ਜਾ ਸਕੇ ਅਤੇ ਓਨਟੈਰੀਓ ਦੀ ਸਰਕਾਰ ਨੂੰ ਉਹਨਾਂ ਮਸਲਿਆਂ ਬਾਰੇ ਸੂਚਿਤ ਕੀਤਾ ਜਾ ਸਕੇ ਜੋ ਨਸਲੀ ਭਾਈਚਾਰਿਆਂ ਨੂੰ ਪ੍ਰਭਾਵਿਤ ਕਰ ਰਹੇ ਹਨ।

1. ਕਨੂੰਨੀ ਸਹਾਇਤਾ ਬਾਰੇ ਅਰਜ਼ੀ ਦੇਣ ਸਮੇਂ ਕਿਸੇ ਵਿਅਕਤੀ ਨੂੰ ਇਹ ਦੱਸਣ ਵਿੱਚ ਤੁਸੀਂ ਕਿੰਨੇ ਕੁ ਸਹਿਜ ਮਹਿਸੂਸ ਕਰਦੇ ਹੋ ਕਿ ਤੁਹਾਡੀ ਨਸਲ ਕੀ ਹੈ?
2. ਲੋਕਾਂ ਨੂੰ ਆਪਣੀ ਨਸਲ ਬਾਰੇ ਸਵਾਲਾਂ ਦਾ ਜਵਾਬ ਦੇਣ ਵਿੱਚ ਸਹਿਜ ਮਹਿਸੂਸ ਕਰਨ ਵਾਸਤੇ ਮਦਦ ਕਰਨ ਲਈ ਲੀਗਲ ਏਡ ਓਨਟੈਰੀਓ ਕੀ ਕਰ ਸਕਦੀ ਹੈ?
3. ਤੁਸੀਂ ਲੀਗਲ ਏਡ ਓਨਟੈਰੀਓ ਵੱਲੋਂ ਕੇਵਲ ਨਸਲ ਬਾਰੇ ਡੈਟਾ ਸਾਂਝੇ ਕੀਤੇ ਜਾਣ ਬਾਬਤ ਕੀ ਸੋਚਦੇ ਹੋ ਜੋ ਇਹ ਮੁੱਦਿਆਂ ਬਾਰੇ ਇਕੱਤਰ ਕਰਦੀ ਹੈ – ਮੁੱਦਿਆਂ ਦੀ ਪਛਾਣ ਬਾਰੇ ਕੋਈ ਨਿੱਜੀ ਜਾਣਕਾਰੀ ਸਾਂਝੀ ਨਹੀਂ ਕੀਤੀ ਜਾਵੇਗੀ?
  - a. ਜੇ ਤੁਸੀਂ ਸੋਚਦੇ ਹੋ ਕਿ ਡੈਟਾ ਨੂੰ ਸਾਂਝਾ ਕੀਤਾ ਜਾਣਾ ਚਾਹੀਦਾ ਹੈ, ਤਾਂ ਇਸਨੂੰ ਕਿਸ ਨਾਲ ਸਾਂਝਾ ਕੀਤਾ ਜਾਣਾ ਚਾਹੀਦਾ ਹੈ? (ਉਦਾਹਰਨ ਲਈ ਓਨਟੈਰੀਓ ਦਾ ਮਨੁੱਖੀ ਅਧਿਕਾਰਾਂ ਲਈ ਕਮਿਸ਼ਨ, ਅਕਾਦਮਿਕ ਅਦਾਰੇ, ਵਕੀਲ, ਆਦਿ)
4. ਤੁਹਾਡੇ ਸੋਚਣ ਮੁਤਾਬਿਕ ਹੋਰ ਕਿਹੜੇ ਡੈਟੇ ਨੂੰ ਇਕੱਤਰ ਕਰਨ ਦੀ ਲੋੜ ਹੈ (ਉਦਾਹਰਨ ਲਈ ਉਮਰ, ਲਿੰਗ, ਆਦਿ), ਜੇ ਕੋਈ ਹੈ ਤਾਂ? ਕਿਉਂ ਜਾਂ ਕਿਉਂ ਨਹੀਂ?

## ਲੀਗਲ ਏਡ ਓਨਟੈਰੀਓ ਤੁਹਾਡੀ ਵਕਾਲਤ ਕਰਦਾ ਹੈ

1. ਜਦ ਗੱਲ ਨਿਆਂ ਪ੍ਰਣਾਲੀ ਵਿੱਚ ਤਬਦੀਲੀਆਂ ਦੀ ਸਿਫਾਰਸ਼ ਕਰਨ ਦੀ ਆਉਂਦੀ ਹੈ ਜਿੱਥੇ ਨਸਲ ਤੁਹਾਡੇ ਨਾਲ ਕੀਤੇ ਜਾਣ ਵਾਲੇ ਵਿਵਹਾਰ ਨੂੰ ਪ੍ਰਭਾਵਿਤ ਕਰਦੀ ਹੈ ਤਾਂ ਤੁਹਾਡੇ ਸੋਚਣ ਮੁਤਾਬਿਕ ਓਥੇ ਲੀਗਲ ਏਡ ਓਨਟੈਰੀਓ ਦੀ ਭੂਮਿਕਾ ਕੀ ਹੋਣੀ ਚਾਹੀਦੀ ਹੈ?
2. ਇਸ ਕਿਸਮ ਦੀਆਂ ਤਬਦੀਲੀਆਂ ਨੂੰ ਅਮਲੀ ਜਾਮਾ ਪਹਿਨਾਉਣ ਲਈ ਲੀਗਲ ਏਡ ਓਨਟੈਰੀਓ ਨੂੰ ਤੁਹਾਡੇ ਭਾਈਚਾਰੇ ਵਿਚਲੇ ਕਿਹੜੇ ਗਰੁੱਪਾਂ ਜਾਂ ਸੰਸਥਾਵਾਂ ਨਾਲ ਮਿਲਕੇ ਕੰਮ ਕਰਨਾ ਚਾਹੀਦਾ ਹੈ?
3. ਨਸਲੀਕਿਰਤ ਭਾਈਚਾਰਿਆਂ ਦੇ ਅਧਿਕਾਰਾਂ ਨੂੰ ਉਤਸ਼ਾਹਿਤ ਕਰਨ ਵਿੱਚ ਮਦਦ ਕਰਨ ਲਈ ਲੀਗਲ ਏਡ ਓਨਟੈਰੀਓ ਕੀ ਕਰ ਸਕਦੀ ਹੈ?
4. ਲੀਗਲ ਏਡ ਓਨਟੈਰੀਓ ਨੂੰ ਹੋਰ ਕੀ ਜਾਣਨਾ ਚਾਹੀਦਾ ਹੈ?